



ਸੁਜੈਨ ਫੇਨਲ ਸਪੋਰਟਸਪਲੈਕਸ ਦੇ ਇੱਕ ਹਿੱਸੇ ਤੇ ਉਸਾਰੀ ਹੋ ਰਹੀ ਹੈ

ਬ੍ਰੈਂਪਟਨ, ਓਨਟਾਰੀਓ (13 ਜੁਲਾਈ, 2022) – ਸੁਜੈਨ ਫੇਨਲ ਸਪੋਰਟਸਪਲੈਕਸ (Susan Fennell Sportsplex) ਦੇ ਇੱਕ ਹਿੱਸੇ ਨੂੰ, ਪੁਰਾਣੇ ਰੇਕ੍ਰੀਏਸ਼ਨ ਸੈਂਟਰ ਦਾ ਪੁਨਰ ਨਿਰਮਾਣ ਕਰਨ ਲਈ ਉਸਾਰੀ ਵਾਸਤੇ ਪਬਲਿਕ ਲਈ ਬੰਦ ਕੀਤਾ ਜਾਵੇਗਾ। ਸੁਜੈਨ ਫੇਨਲ ਸਪੋਰਟਸਪਲੈਕਸ ਵਿਖੇ ਉਸਾਰੀ, ਕਮਿਊਨਿਟੀ ਨੂੰ ਬਿਹਤਰ ਸੇਵਾ ਦੇਣ ਲਈ ਅਤੇ ਰੇਕ੍ਰੀਏਸ਼ਨ ਸੈਂਟਰਾਂ ਦਾ ਪੁਨਰ ਨਿਰਮਾਣ ਕਰਨ ਲਈ, ਸਿਟੀ ਆਫ ਬ੍ਰੈਂਪਟਨ ਦੇ ਪਲਾਨ ਦਾ ਹਿੱਸਾ ਹੈ।

ਉਸਾਰੀ, ਪੂਰਵ ਕ੍ਰਾਫਟ ਰੂਮ ਵਿੱਚ ਅਤੇ ਪਹਿਲੀ ਮੰਜ਼ਲ ਤੇ ਨਾਲ ਲੱਗਦੀਆਂ ਥਾਵਾਂ ਦੇ ਹਿੱਸੇ ਤੇ ਹੋਵੇਗੀ।

ਨਵੀਂ ਥਾਂ, ਸਰਬੋਤਮ ਟੈਕਨੋਲੋਜੀ ਵਾਲੇ ਨਾਲ ਲੱਗਦੇ ਖੇਤਰ ਦੇ ਨਾਲ, ਇੱਕ ਆਧੁਨਿਕ ਡਿਜ਼ਾਈਨ ਭਾਗ ਪੇਸ਼ ਕਰੇਗੀ, ਜੋ ਸਹਿਯੋਗ ਅਤੇ ਏਕਤਾ ਵਿੱਚ ਵਾਧਾ ਕਰਨਗੇ, ਜਿਵੇਂ ਇਲੈਕਟ੍ਰੋਨਿਕ ਸਪੋਰਟਸ (ਈ-ਸਪੋਰਟਸ), ਰਿਕਾਰਡਿੰਗ ਮਿਊਜ਼ਿਕ, ਵੇਕਲਸ, ਮਿਊਜ਼ਿਕ ਕੰਪੋਜ਼ੀਸ਼ਨ, ਡੀ.ਜੇ. (DJ) ਮੌਕਿਆਂ ਸਮੇਤ, ਬਹੁਤ ਸਾਰੇ ਪ੍ਰੋਗਰਾਮਿੰਗ ਮੌਕਿਆਂ ਲਈ ਪੁਲ-ਡਾਊਨ ਸਕ੍ਰੀਨ।

ਉਸਾਰੀ ਪੂਰੀ ਹੋਣ ਤੇ, ਸਪੋਰਟਸਪਲੈਕਸ ਕਮਿਊਨਿਟੀ ਯੂਥ ਹਬ (Sportsplex Community Youth Hub), 2023 ਵਿੱਚ ਖੁੱਲੇਗਾ, ਜੋ 14 ਅਤੇ 29 ਸਾਲ ਦੇ ਵਿਚਕਾਰ ਉਮਰ ਵਾਲੇ ਯੂਥ ਲਈ, ਸਿਰਜਣਾ ਕਰਨ, ਇੱਕ-ਦੂਜੇ ਨਾਲ ਜੁੜਨ ਅਤੇ ਹਿਮਾਇਤ ਕਰਨ ਲਈ, ਵਨ-ਸਟੋਪ-ਸ਼ੌਪ ਪ੍ਰਦਾਨ ਕਰੇਗਾ।

ਯੂਥ ਹਬ ਦਾ ਪੁਨਰ ਨਿਰਮਾਣ ਪੂਰਾ ਹੋਣ ਦੇ ਬਾਅਦ, ਉਰਜਾ ਬੱਚਤ ਸਬੰਧੀ ਨਵੀਆਂ ਪਹਿਲਕਦਮੀਆਂ ਸ਼ੁਰੂ ਹੋ ਜਾਣਗੀਆਂ। ਸਪੋਰਟਸਪਲੈਕਸ ਵਿੱਚ ਬਿਲਡਿੰਗ ਜ਼ੀਰੋ ਕਾਰਬਨ ਸੇਧ ਨੂੰ ਪੂਰਾ ਕਰਨ ਲਈ, ਹੋਰ ਉਸਾਰੀ ਪ੍ਰੋਜੈਕਟਾਂ ਦੇ ਨਾਲ ਸੇਧ ਕੀਤਾ ਜਾਵੇਗਾ। ਬ੍ਰੈਂਪਟਨ ਦੇ ਕਈ ਰੇਕ੍ਰੀਏਸ਼ਨ ਸੈਂਟਰ, ਸਿਟੀ ਦੀਆਂ ਗ੍ਰੀਨਹਾਊਸ ਗੈਸ (ਜੀ.ਐਚ.ਜੀ.) ਨਿਕਾਸੀਆਂ ਦੇ ਲਗਭਗ 50 ਪ੍ਰਤੀਸ਼ਤ ਲਈ ਜ਼ਿੰਮੇਵਾਰ ਹਨ।

ਸਿਟੀ ਆਫ ਬ੍ਰੈਂਪਟਨ ਨੇ ਜ਼ੀਰੋ ਕਾਰਬਨ ਸੇਧ ਵਾਸਤੇ ਸੁਜੈਨ ਫੇਨਲ ਸਪੋਰਟਸਪਲੈਕਸ ਦੀ ਚੋਣ ਇਸਲਈ ਕੀਤੀ ਸੀ ਕਿਉਂਕਿ ਰੇਕ੍ਰੀਏਸ਼ਨ ਸੈਂਟਰ, ਹਰ ਸਾਲ ਲਗਭਗ 1,100 ਟਨ ਕਾਰਬਨ ਡਾਈਆਕਸਾਈਡ ਛੱਡਦਾ ਹੈ, ਜੋ 238 ਕਾਰਾਂ ਤੋਂ ਪੈਦਾ ਹੋਣ ਵਾਲੀਆਂ ਜੀ.ਐਚ.ਜੀ. (GHG) ਨਿਕਾਸੀਆਂ ਦੇ ਬਰਾਬਰ ਹੈ। ਫੈਸਿਲਿਟੀ ਵਿੱਚ ਜ਼ਿਆਦਾਤਰ ਵੱਡੇ ਸਰਵਿਸਿੰਗ ਉਪਕਰਨਾਂ ਦੀ ਸੰਭਾਵਿਤ ਉਪਯੋਗਿਤਾ ਵੀ ਖ਼ਤਮ ਹੋਣ ਵਾਲੀ ਹੈ।

ਇਸ ਪ੍ਰੋਜੈਕਟ ਬਾਰੇ ਹੋਰ ਜਾਣਕਾਰੀ, Brampton.ca ਤੇ ਪ੍ਰਾਪਤ ਕਰੋ।